

ਕਰੇ ਹੁਸੈਨ ਫਕੀਰ ਸਾਈਂ ਦਾ---

ਮਾਧੇ ਲਾਲ ਹੁਸੈਨ ਦੀ ਇੱਕ ਕਾਫ਼ੀ ਦਾ ਬੋਲ ਏ:

ਕਰੇ ਹੁਸੈਨ ਫਕੀਰ ਸਾਈਂ ਦਾ, ਤਖ਼ਤ ਨਾ ਮਿਲਦੇ ਮੰਗੇ

ਅਰਥ ਏਸ ਬੋਲ ਦੇ ਬੀਹਾ ਕੀਤੇ ਜਾਂਦੇ ਨੇ ਜੋ ਸਾਈਂ ਦਾ ਫਕੀਰ ਹੁਸੈਨ ਲੋਕਾਂ ਨੂੰ ਆਖਦਾ ਏ, ਤਖ਼ਤ ਨਿਰਾ ਖ਼ਾਹਿਸ਼ ਯਾ ਤਰਲੇ ਮਿਨਤ ਨਾਲ ਨਹੀਂ ਮਿਲ ਜਾਂਦੇ। ਇਨ੍ਹਾਂ ਉੱਤੇ ਜ਼ੋਰੀਂ ਕਬਜ਼ਾ ਕਰਨਾ ਪੈਂਦਾ ਏ। ਸੇ ਤਖ਼ਤ ਦੀ ਨਿਰੀ ਖ਼ਾਹਿਸ਼ ਨਾ ਕਰੇ ਇਹਨੂੰ ਖੋਹਣ ਲਈ ਜਤਨ ਦਾ ਰਾਹ ਫੜੋ। ਪੁੱਛ ਹੈ ਇਹ ਅਰਥ ਪੂਰੇ ਬੋਲ ਦੇ ਨੇ ਯਾ ਅੱਧੇ ਦੇ ? ਕਾਹਲਾ ਵਲਦਾ ਤਾਂ ਇਹੋ ਹੋਸੀ ਪਹਿਲਾ ਅੱਧ ਕਹਿਆ ਤਾਂ ਨਿਰਾ ਆਖਣ ਵਾਲੇ ਦੀ ਦੱਸ ਪਾਉਂਦਾ ਏ। ਅਸਲ ਗੱਲ ਤਾਂ ਉਹਦਾ ਆਖਿਆ ਈ ਏ ਸੇ ਅਰਥ ਤਾਂ ਇਹਾ ਈ ਹੋਸਨ ਜਿਹੜੇ ਕੀਤੇ ਗਏ ਨੇ। ਇਹ ਤਾਂ ਪੂਰੀ ਗੱਲ ਨਾ ਹੋਈ। ਪਹਿਲਾ ਅੱਧਾ ਰਲ ਕੇ ਈ ਪੂਰੀ ਸਤਰ ਬਣਿਆ ਏ। ਤਰਵਾਂ ਤੇ ਨਹੀਂ ਲੰਘਿਆ ਜਾ ਸਕਦਾ। ਰਲੇ ਤਾਂ ਅਰਥ ਨਿਤਰਦੇ ਨੇ ਪੂਰੇ ਦੇ। ਆਓ ਹਾਂ ਜ਼ਰੀ ਜੋੜ ਵੇਖੀਏ ਅਧੂਰੇ ਅਰਥ ਪਾਸੇ ਧਰ ਕੇ। ਸਾਈਂ ਦਾ ਫਕੀਰ ਹੈ ਜਿਹਨੂੰ ਸਾਈਂ ਬਾਝ ਕੁਝ ਨਹੀਂ ਲੋੜੀਦਾ। ਖੋਹ ਧਰੇ ਤੇ ਧੌਸ ਧੰਗਾਨ ਦਾ ਇਨਕਾਰੀ। "ਮੈਂ" ਤੇ ਹੋਮੇ ਤੋਂ ਮੁਕਤ। ਸਾਈਂ ਦਾ ਹੋ ਗਿਆ ਹੋਇਆ। ਮੱਲਣ ਜਫ਼ਨ ਦੇ ਵਿਹਾਰ ਨੂੰ ਸਾਈਂ ਵਿਰੋਧੀ ਸਾਬਤ ਕਰਦਾ। ਉਹ ਲੋਕਾਈ ਨੂੰ ਸਾਈਂ ਵੱਲ ਆਉਣ ਦੀ ਪ੍ਰੇਰਨਾ ਦੇਸੀ ਯਾ ਸਾਈਂ ਦੇ ਉਲਟ ਤਖ਼ਤ ਵੱਲ ਜਾਵਣ ਦੀ? ਸਾਡੀ ਜਾਰੇ ਇਹ ਲੋਕਾਈ ਨੂੰ ਤਖ਼ਤ ਮੱਲਣ ਦੀ ਪ੍ਰੇਰਨਾ ਨਹੀਂ। ਤਖ਼ਤ ਮਾਂਗਤਾਂ ਦੇ ਵਰਤਾਰੇ ਦੀ ਦੱਸ ਏ ਬਈ ਤਖ਼ਤ ਖੋਹਣ ਖੱਸਣ ਲਈ ਉਹ ਕਿਵੇਂ ਧਰੇ ਕੰਮਾਉਂਦੇ ਨੇ। ਇਸੇ ਕਾਫ਼ੀ ਦਾ ਇੱਕ ਹੋਰ ਬੋਲ ਏ:

ਮਸਤਕ ਜਿਹਨਾਂ ਦੇ ਪਈ ਫਕੀਰੀ, ਭਾਗ ਤਿਹਨਾਂ ਦੇ ਚੰਗੇ

ਵਡਿਆਂਦੇ ਤਾਂ ਹੁਸੈਨ ਪਏ ਨੇ ਉਨ੍ਹਾਂ ਨੂੰ ਜਿਹਨਾਂ ਜੀਵਨ ਈ ਫਕੀਰੀ ਜਾਤਾ ਏ। ਫਕੀਰੀ ਹੋਸੀ ਤਾਂ ਤਖ਼ਤ ਨਾ ਰਹਿਸੀ। ਖਲਕ ਦੇ ਭਾਗ ਤਾਂ ਫਕੀਰੀ ਨਾਲ ਨੇ। ਤਖ਼ਤ ਨਾਲ ਨਹੀਂ। ਤਖ਼ਤ ਤਾਂ ਰਹਿਣ ਈ ਨਾ ਦਿੱਤਾ ਜਾਸੀ। ਏਸ ਕਰ ਕੇ ਖਲਕ ਦਾ ਕੰਮ ਤਖ਼ਤਾਂ ਦੀ ਰੜੀ ਕਢਣਾ ਏ, ਤਖ਼ਤਾਂ ਦੇ ਮਾਲਿਕ ਬਣਨਾ ਨਹੀਂ। ਫਕੀਰੀ ਵਰਤਣ ਦਾ ਸਥਰ ਪਾਨਾ ਏ ਤਖ਼ਤ ਉਸਰੱਗੇ ਪੱਧਰ ਕਰ ਕੇ। ਇਹੋ ਹੈ:

ਕਰੇ ਹੁਸੈਨ ਫਕੀਰ ਸਾਈਂ ਦਾ